




Music



Instrumental

B. A. SEM - 6<sup>th</sup>

Topic

METHOD OF FORMATION OF 72.

THATAS OF DAKSHANI MUSIC

SYSTEM OF PT. VYANKAT MUKHI

TOPIC \_\_\_\_\_

DATE \_\_\_\_\_

Method of formation of 72 Thatas of  
Dakshini Music system of Pt. Vyankat  
Mukhi.

17 ਵੀਂ ਸ਼ਤਾਬਦੀ ਵਿੱਚ ਪੰ. ਵਿਸ਼ਵਿਮੁਖੀ ਨੇ ਆਪਣੇ  
ਗੰਥ 'ਚਤੁਰੰਗੀ ਪ੍ਰਕਾਸ਼ਿਕਾ' ਵਿਚ ਸਪੱਤਕ  
ਦੇ ਸ਼ੱਯ, ਰੋਮਲ ਅਤੇ ਠੀਦਰ 12 ਮਦਰਾਂ ਤੋਂ  
ਨੌਰ ਥਾਟਾਂ ਦੇ ਨਿਰਮਾਣ ਦਾ ਸਿਧਾਂਤ ਬਢਾਇਆ।  
ਸਾਂਝੇ ਪ੍ਰਗਣੇ ਗੰਥਕਾਰ ਥਾਟ ਨੂੰ ਸੈਲ ਕਹਿੰਦੇ ਹਨ।  
ਸਪੱਤਕ ਦੇ 7 ਮਦਰਾਂ ਦਾ ਸ਼ੱਯ ਅਤੇ ਵਿਕਿਰਤ  
ਰੂਪ ਸ਼ੁਰੂ ਤੋਂ ਅੰਤ ਤੱਕ ਵਿਚ ਗਾਗ ਪੈਂਦਾ  
ਰਹਨ ਦੀ ਸ਼ਰਤੀ ਤੋਂ, ਉਸਨੂੰ ਥਾਟ ਕਹਿੰਦੇ ਹਨ।

ਥਾਟ ਦੇ ਨਿਰਮਾਣ :-

ਥਾਟ 7 ਮਦਰਾਂ ਦਾ ਤੋੜਾ ਚਾਹੀਦਾ ਹੈ ਭਾਵ ਥਾਟ  
ਪੂਰਾ ਤੋੜਾ ਚਾਹੀਦਾ ਹੈ ਤਾਂ ਵੇਖੀ ਮਦਰ  
ਆਪਣੀ ਸ਼ੱਯ ਜਾਂ ਵਿਕਿਰਤ ਗਲਤ ਵਿਚ  
ਤੋਂ। 7 ਮਦਰਾਂ ਤੋਂ ਘੱਟ ਮਦਰਾਂ ਵਾਲਾ  
ਗਾਗ ਨੂੰ ਸ਼ਰਤੀ ਤੋਂ ਧਰ ਥਾਟ ਨਹੀਂ।  
ਥਾਟ ਵਿਚ 7 ਮਦਰਾਂ ਦਾ ਕ੍ਰਮਵਾਰ ਤੋੜਾ

TOPIC \_\_\_\_\_

DATE \_\_\_\_\_

ਜ਼ਰੂਰੀ ਹੈ ।

ਘਾਟ ਵਿਚ ਮਦਗਾਂ ਦੇ ਕੁਮਦਾਰ ਉੱਚ ਨਾਲ ਵਿਚ  
ਜੀ ਮਦਗ ਦੇ ਦੋ ਰੂਪ ਕੋਮਲ ਅਤੇ ਡੀਵਰ  
ਘਾਟ ਵਿਚ ਵਿਚ ਦੂਜੇ ਦੇ ਬਾਅਦ ਕਮਾ  
ਮਰਦੇ ਹਨ ।

ਘਾਟ ਵਿਚ ਰੰਜਕਤਾ ਦਾ ਉੱਚਾ ਜ਼ਰੂਰੀ ਨਹੀਂ ਹੈ  
ਵਿਭਿੰਨ ਘਾਟ ਗਾਏ ਵਕਾਏ ਨਹੀਂ ਜਾਂਦੇ ।

ਘਾਟ ਦੀ ਪਹਿਚਾਣ ਦੇ ਲਈ ਉਸ ਘਾਟ ਵਿੱਚ  
ਉਤਪੰਨ ਵਿਸ਼ੇ ਪ੍ਰਸਿੱਧ ਗਾਗ ਦਾ ਨਾਮ ਉਨ੍ਹਾਂ  
ਨੂੰ ਦਿੰਦੇ ਹਨ ।

**ਘਾਟ ਦੀ ਗੁਣ** :- ਯੀ: ਵਿਸ਼ਵਕਰਮੁਖੀ ਨੇ

ਮਪਤਰ ਦੇ 12 ਮਦਗ  
ਮ ਰੇ ਰੇ ਗੁ ਗ ਮ ਮ ਪ ਪ ਯ ਯ ਕੀ ਕੀ  
ਲਏ ਹਨ । ਇਨ੍ਹਾਂ ਵਿੱਚ ਕੁਝ ਚਿਹਰੇ ਵੀ  
ਡੀਵਰ ਮਾਂ ਨੂੰ ਵੱਖ ਕਰਕੇ ਮਦਗਾਂ ਦੇ ਕੁਖੀਰ  
ਵਿਚ ਤਾਰ ਮਪਤਰ ਦਾ ਮਾਂ ਕੋਲ ਦਿੱਤਾ ।  
ਇਨ੍ਹਾਂ 12 ਮਦਗਾਂ ਨੂੰ ਦੋ ਦਿੱਤੇ ਕਿੱਤੇ ਹਿੱਸੇ  
ਵਿਚ ਵੰਡ ਦਿੱਤਾ ।

ਮ ਰੇ ਰੇ ਗੁ ਗ ਮ ਪ ਪ ਯ ਯ ਕੀ ਕੀ ਮਾਂ  
ਪਹਿਲੇ 6 ਮਦਗਾਂ ਵਾਲੇ ਹਿੱਸੇ ਨੂੰ ਮਪਤਰ ਦਾ

TOPIC \_\_\_\_\_

DATE \_\_\_\_\_

ਪੁਰਵਾਂਗ ਅਤੇ ਦੂਜੇ ਹਿੱਸੇ ਨੂੰ ਮਪਤਰ ਦਾ ਉਤਰਾਂਗ ਕਿਹਾ ਜਾਂਦਾ ਹੈ।

ਮਪਤਰ ਦੇ ਪੁਰਵਾਂਗ ਨੂੰ ਵੇਖਣ ਨਾਲ ਸਪੱਸ਼ਟ ਹੈ ਕਿ ਮਪਤਰ ਦੇ ਪਹਿਲੇ ਹਿੱਸੇ ਵਿੱਚ ਮ ਰੇ ਗ ਮ ਕੁੱਲ ਚਾਰ ਮਵਰ ਹਨ ਇਸ ਲਈ ਇਨ੍ਹਾਂ ਨੂੰ ਚਾਰ ਮਵਰਾਂ ਵਾਲੇ ਮੈਲ ਹੀ ਬਣਾ ਮਰਦੇ ਹਨ। ਮੈਲ ਬਣਾਉਣੇ ਸਮੇਂ ਇਹ ਪਿਛਾਤ ਹੱਥ ਚਾਹੀਦਾ ਹੈ ਕਿ ਮ ਅਤੇ ਮ ਇਹ ਦੋਵੇਂ ਮਵਰ ਚਾਹੀਦੇ ਹਨ। ਇਸੇ ਤਰ੍ਹਾਂ ਮਪਤਰ ਦੇ ਦੂਜੇ ਭਾਗ ਵਿੱਚ ਚਾਰ ਮਵਰਾਂ ਵਾਲੇ ਮੈਲ ਬਣਾ ਮਰਦੇ ਹਨ ਅਤੇ ਇਨ੍ਹਾਂ ਵਿੱਚ ਵੀ ਹਰ ਮੈਲ ਵਿੱਚ ਪ ਅਤੇ ਮਾਂ ਜੋ ਕਿ ਦੂਜੇ ਮਵਰ ਸਮੂਹ ਪ ਪੁ ਚ ਨੀ ਨੀ ਮਾਂ ਦਾ ਪਹਿਲਾ ਅਤੇ ਆਖਰੀ ਮਵਰ ਹੈ, ਜ਼ਰੂਰ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਮਪਤਰ ਦੇ ਪੁਰਵਾਂਗ ਅਤੇ ਉਤਰਾਂਗ ਨੂੰ ਇਸ ਤਰ੍ਹਾਂ ਮਵਰ ਸਮੂਹ ਬਣਦੇ ਹਨ :-

ਪੁਰਵਾਂਗ	ਉਤਰਾਂਗ
ਮ ਰੇ ਰੇ ਮ	ਪ ਪੁ ਪ ਮਾਂ
ਮ ਰੇ ਗੁ ਮ	ਪ ਪੁ ਨੀ ਮਾਂ
ਮ ਰੇ ਗ ਮ	ਪ ਪੁ ਨੀ ਮਾਂ
ਮ ਰੇ ਗੁ ਮ	ਪ ਪੁ ਨੀ ਮਾਂ

TOPIC \_\_\_\_\_

DATE \_\_\_\_\_

ਮ ਰੇ ਗ ਮ ਪ ਪ ਨੀ ਮੰ  
 ਮ ਗੁ ਗ ਮ ਪ ਨੀ ਨੀ ਮੰ

ਮਪਤਰ ਦੇ ਪਹਿਲੇ ਭਾਗ ਦੇ ਦੂਮਰੇ  
 ਭਾਗ ਦੇ ਸੱ ਚਾਰ ਮਦਰ ਵਾਲੇ ਮੈਲ ਹਨ,  
 ਉਨ੍ਹਾਂ ਵਿੱਚੋਂ ੩ ਮਦਰਾਂ ਵਾਲੇ ਚਾਟ ਬਝਾਉਂਦੇ  
 ਹਨ। ਹੁਣ ਮਪਤਰ ਦੇ ਪਹਿਲੇ ਭਾਗ ਦੇ  
 ੫ ਮਦਰਾਂ ਵਾਲੇ 6 ਮੈਲਾਂ ਨਾਲ ਮਿਲਾਉਣਾ  
 ਹੈ। ਹੁਣ ਪ੍ਰਭਾੰਗ ਦੇ ਪਹਿਲੇ ਮਦਰ ਮਮੂਰ  
 ਮ ਰੇ ਰੇ ਮ ਨੂੰ ਉਤਰਾਂਗ ਦੇ ਹਰ ਮਦਰ ਮਮੂਰ  
 ਨੂੰ ਵਾਹੀ- ਵਾਹੀ ਮਿਲਾਉਣ ਨਾਲ 6 ਮੈਲ ਸਾਂ  
 ਥਾਟ ਇਸ ਤਰ੍ਹਾਂ ਬਝਾਓ -

ਮ ਰੇ ਰੇ ਮ ਪ ਪੁ ਪ ਮੰ  
 ਮ ਰੇ ਰੇ ਮ ਪ ਪੁ ਨੀ ਮੰ  
 ਮ ਰੇ ਰੇ ਮ ਪ ਨੀ ਨੀ ਮੰ

ਇਸੇ ਤਰ੍ਹਾਂ ਮਪਤਰ ਦੇ ਪ੍ਰਭਾੰਗ ਦੇ ਦੂਮਰੇ,  
 ਠੀਮਰੇ, ਚੌਥੇ, ਪੰਜਵੇਂ, ਛੇਵੇਂ ਭਾਗਾਂ ਨੂੰ

TOPIC \_\_\_\_\_

DATE \_\_\_\_\_

ਇਕ - ਇਕ ਕਰਕੇ ਉਤਰਾਂਗ ਦੇ ਸਾਰੇ ਭਾਗਾਂ  
 ਨਾਲ ਮਿਲਾ ਕੇ 6-6 ਮੈਲ ਹਰ ਮਦਰ  
 ਸਮੂਹ ਨਾਲ ਘੜੇ ਹਨ। ਇਸ ਤਰ੍ਹਾਂ ਅਖੀ  
 ਵੇਖਦੇ ਹਾਂ ਕਿ ਸੁੱਪ ਮ ਵਾਲੇ ਮੈਲ

$6 \times 6 = 36$  ਘੜੇ ਹਨ।

ਹੁਣ ਸੁੱਪ ਮ ਦੀ ਸਹਾ ਡੀਵਰ ਮ  
 ਨੂੰ ਲੈ ਕੇ ਦੂਜੇ 36 ਘੜਾਂ ਦੀ ਰਚਨਾ ਹੋਵੇਗੀ।  
 ਸੁੱਪ ਮ ਦੀ ਸਹਾ ਡੀਵਰ ਮ ਲੈਣ ਨਾਲ  
 ਸਪਤਕ ਦੇ ਸੁੱਪ ਕਾਫ਼ੇ ਵਿਕਿਰਿਤ ਮਦਰ ਇਸ  
 ਤਰ੍ਹਾਂ ਹੋਵੇਗੀ -

ਮ ਰੇ ਰੇ ਗੁ ਗ ਮ' ਪ ਪੁ ਪ ਸੀ ਸੀ ਮ  
 ਹੁਣ ਇਨ੍ਹਾਂ ਮਦਰਾਂ ਨੂੰ ਦੋ ਹਿੱਸਿਆਂ ਵਿੱਚ  
 ਵੰਡਣ ਨਾਲ ਮਦਰ ਹੇਠ ਲਿਖੇ ਅਨੁਸਾਰ  
 ਹੋਵੇਗੀ।  
 ਮ ਰੇ ਰੇ ਗੁ ਗ ਮ' ਪ ਪੁ ਪ ਸੀ ਸੀ ਮ

ਹੁਣ ਇਨ੍ਹਾਂ ਦੋ ਭਾਗਾਂ ਨਾਲ ਪਹਿਲਾਂ ਦੀ ਤਰ੍ਹਾਂ  
 ਚਾਰ-ਚਾਰ ਮਦਰਾਂ ਵਾਲੇ 6-6 ਮੈਲ ਇਸ  
 ਤਰ੍ਹਾਂ ਘੜੀਓ -

ਪੂਰਵਾਂਗ

ਉਤਰਾਂਗ

ਮ ਰੇ ਰੇ ਮ' ਪ ਪੁ ਪ ਮ'

TOPIC \_\_\_\_\_

DATE \_\_\_\_\_

म रे गा म। प प् प मं  
म रे गा म। प प् प्री मं  
म रे गा म। प प् प्री मं  
म रे गा म। प प् प्री मं  
म रे गा म। प प्री प्री मं

इस उदाहरण में अपडर है पुरदांग है  
परिसे, लुमरे, डीमरे, उँघे, पंजड़े, डेईं  
उठा है इँ - इँ रवे डिउठांग है  
मारे उठांग नाल मिझारे उठ इँ मं  
6x6 मैल घट सांरे उठ। मयमर उँ  
रि 6x6 = 36 मैल डीदर मं लगा वे  
घट सांरे उठ। इस उदाहरण में म दाले  
उँ 36 मैल मते मं डीदर दाले  
उँ 32 मैलां है मिझारे उँ नर घाट  
सां मैल घट सांरे उठ।

